

NIC Punjab District Centre - Faridkot bags Bronze Award in District Governance Mobile Challenge (DGMC) Virtual Award Ceremony




With an aim of empowering District NIC Official with latest technical skill upgradation & coming up with latest technology based Mobile Apps, a challenge was launched by DG NIC on 11th January 2021 where the DIOs of all the states were given a challenge to develop mobile apps in consultation with District Collectors of their respective districts within a specified timeframe. All DIO's despite pandemic, elections and other works participated with full enthusiasm. This challenge provided DIOs with an opportunity to learn new technology and developed 400+ Mobile Apps useful for public. NIC Faridkot has developed Mobile App - M-Nivaran, which for its citizen centric approach, features and design has been selected in **top 3 Apps among all the districts of India. In Award Ceremony held on 28/05/2021, this Mobile App received award & a lot of appreciation from Dr Neeta Verma, Worthy Director General NIC. Anil Katiyar, DIO Faridkot was awarded on this occasion for design, relevance and citizen centric approach of the app after undergoing tough evaluation at 3 levels.**

On this occasion, Deputy Commissioner Worthy Vimal Kumar Setia, IAS was also present to receive award along with DIO Faridkot. DC Faridkot highlighted that citizen centric approach of M-Nivaran is the crux and need of hour which provides an umbrella platform for all citizen requirements. He also admired the work of DIO Faridkot under the leadership of Sh. Ajay Rampal, SIO Punjab.

Speaking to media DC Faridkot said that this a **"The Ocean in a Pot"** Mobile App by which citizens can have government services at their doorstep. He also said that we will enhance this app for more and more citizen benefits. He talked about the impact of this app in transforming working of government offices. He informed that as M-Nivaran enables citizens to connect directly with DC and nodal officers of schemes, has immensely reduced the crowding outside the offices and unnecessary movement of public for availing the services has been restricted in many ways. With this app we have touched every aspect helpful to the citizens. Performance of various offices working in the district can be evaluated by looking at the rating given by the citizens to department services and feedback on action taken on grievances. The **Janbhagidari** concept has helped district admin to get new ideas, new PPP proposals thus fulfilling the idea of governance by the people, for the people. Analyzing the discussion forum we can get the nerves of citizen, what is the need of hour thus enabling the administration to plan things as per people's expectations. With this app we were also able to provide authentic information / awareness regarding Covid-19 such as information on vaccination, taking precautions to prevent Covid-19. This app also enable the district administration to communicate information about the camps organized for testing, vaccination & for various other important scheme. M-Nivaran is an effective tool for establishing two way communication between citizen & District Administration. He further apprised that DIO, NIC Faridkot has been doing good works during the pandemic crisis.

Anil Katiyar, DIO NIC further added that this app will be enhanced by introducing option for citizens to connect to their MLA/MP and other relevant requirements to make it more effective & efficient. He also thanked entire Punjab State Team under leadership of SIO Punjab & ASIO Punjab for their support, NIC Himachal Mobile Competency Center and NIC Faridkot's FMS for all the support. He also said that **Every DIO/DIA of NIC is a winner in this DGMC as all have done wonderful job and** hard work to learn Mobile App Development & developed Mobile App in such a short time.





Media Coverage:

On News Channels: (1) M-NIVARAN APP ने देश भर में चमकाया Faridkot का नाम, जानिए क्या क्या मिलेगी सुविधा - YouTube

(2) Kabhar Fast- **M-Nivaran Mobile App developed by NIC Faridkot judged best designed**

(3) ਐਨ - ਨਿਵਾਰਣ ਨੂੰ ਭਾਰਤ ਸਰਕਾਰ ਵੱਲੋਂ ਪਰਸਕਾਰ ਦਿੱਤਾ ਗਿਆ-ਫਰੀਦਕੋਟ ਦੀ ਮੋਬਾਇਲ ਐਪ ਐਮ .ਸੀ.ਆਈ.YouTube

Print Media:

Dainik Bhaskar

:<https://www.bhaskar.com/local/punjab/bathinda/moga/news/mobile-app-m-nivaran-of-faridkot-nic-ranked-first-at-the-state-level-and-third-at-the-national-level-128537515.html>

Babushahi.com alert : M-Nivaran Mobile App developed by NIC Faridkot judged best designed

<https://www.babushahi.com/view-news.php?id=123080>

The Tribune :NIC Faridkot's Mobile App M-Nivaran Awarded for Best Mobile App design from Ministry of Electronics &IT, Govt of India

Award for Faridkot NIC app : The Tribune India

<http://www.punjabtribune.com/news/295847-nic-faridkots-mobile-app-m-nivaran-awarded-for-best-mobile-app-design-from-ministry-of-electronics-it-govt-of-ind.aspx#.YLEGWiiyIus.whatsapp>

The FactNews:

<https://thefactnews.in/m-nivaran-mobile-app-developed-by-nic-faridkot-judged-best-designed-among-441-districts/>

Local Newspaper(s)

उपलब्धि • मोबाइल एप एम-निवारण में संकट की स्थिति में पैनिक बटन दबाकर मदद लेने का प्रबंध

राज्य स्तर पर प्रथम व राष्ट्रीय स्तर पर तीसरे स्थान पर रही फरीदकोट एनआईसी की मोबाइल एप 'एम-निवारण'

भास्कर न्यूज़ | फरीदकोट

एनआईसी फरीदकोट के डीआईओ अनिल कटियार और उनकी टीम की तरफ से नागरिक सहूलियतों के लिए तैयार की गई मोबाइल एप एम-निवारण जिसको अप्रैल में डिप्टी कमिशनर द्वारा लॉन्च किया गया था, को भारत सरकार के इलेक्ट्रॉनिक्स और आईटी मंत्रालय की तरफ से सर्वोत्तम मोबाइल एप डिजाइन के लिए पुरस्कार के तौर पर चयन करके सम्मानित किया गया है। यह एवॉर्ड एनआईसी की डायरेक्टर जनरल नीटा वर्मा की तरफ से ऑनलाइन समारोह के द्वारा डिप्टी कमिशनर विमल कुमार सेतिया और अनिल कटियार डीआईओ को प्रदान किया गया। डिप्टी कमिशनर ने इस प्रयास के लिए डीजी एनआईसी के अलावा एनआईसी फरीदकोट के डीआईओ और समूह टीम को बधाई देते हुए कहा कि जिला प्रशासन और जिला निवासियों के लिए बड़े मान की बात है कि हमारी तरफ से गई इस कोशिश को राष्ट्रीय स्तर पर मान्यता मिली है और पूरे देश के 441 जिलों में से फरीदकोट को मोबाइल एप डिजाइन में सर्वोत्तम 3 जिलों में शामिल किया गया है। उन्होंने कहा कि फरीदकोट ने पंजाब में पहला और पूरे देश में से तीसरा स्थान हासिल किया है। यह एप नागरिकों और जिला प्रशासन के बीच पारदर्शी संचार स्थापित करने में महत्वपूर्ण भूमिका निभा रहा है और कोविड के दौरान भी जिले के नागरिकों को टेस्टिंग, टीकाकरण कैंपों, ट्रेकिंग, जागरूकता मुहिम आदि संबंधित योग्य नेतृत्व करता है। इस एप के साथ जहां सीधा डीसी दफ्तर और नोडल अफसरों के साथ संपर्क किया जा सकता है, वहीं इस एप के चलते दफ्तरों के बाहर भीड़ भी बहुत हद तक कम हो गई है।

अनिल कटियार ने कहा कि इस एप के माध्यम से कोविड-19 संबंधित सभी जानकारी, जागरूकता मुहिम संबंधित हरेक पक्ष के बारे में आईटी के द्वारा जानकारी दी जाती है। इस पुरस्कार प्राप्ति के मौके डीपीआरओ अमरीक सिंह, महेन्द्रपाल, तरसेम चंद आदि उपस्थित थे।

मोबाइल एप 'एम-निर्वाण' को पंजाब में पहला व देश में मिला तीसरा स्थान

मोबाइल एप से लोगों की डीसी व अन्य नोडल अधिकारियों तक सीधी पहुंच होगी

जागरण संवाददाता, फरीदकोट : फरीदकोट जिला प्रशासन द्वारा तैयार किया गया मोबाइल एप एम-निर्वाण देश के 441 जिलों में तीसरे स्थान पर रहा है, जबकि पंजाब में यह पहले स्थान पर रहा है। फरीदकोट को शीर्ष मोबाइल एप डिजाइनर के रूप में स्थान मिला है। इस एप से लोग सीधे डिप्टी कमिश्नर व दूसरे नोडल अधिकारी तक संपर्क कर सकते हैं। एप पर लोग अपना फीडबैक, शिकायत दर्ज करवाने के साथ अपनी शिकायतों को स्टेट भी चेक कर सकते हैं, इसके अलावा एप में एक पैनिंग बटन भी है जिसे दबा कर लोग त्वरित मदद भी हासिल कर सकते हैं।

फरीदकोट के डिप्टी कमिश्नर विमल कुमार सेतिया ने बताया कि जिला प्रशासन और जिले के लोगों के लिए बहुत गर्व की बात है कि हमारे प्रयास को राष्ट्रीय स्तर पर



फरीदकोट में यमुअल समग्र में शामिल डीसी विमल कुमार सेतिया व अन्य • जागरण

मान्यता मिली है। यह एप नागरिकों और जिला प्रशासन के बीच पारदर्शी दोतरफा संचार स्थापित करने और टेस्ट, टीकाकरण शिविर, ट्रेकिंग, जागरूकता अभियान आदि में जिले के नागरिकों का मार्गदर्शन करने में महत्वपूर्ण भूमिका निभा रहा है।

एनआईसी और पूरी टीम कोविड महामारी के संकट में बेहतरीन काम कर रही है। उन्होंने कहा कि इस एप से जहाँ सीधे डीसी कार्यालय और नोडल अधिकारियों से संपर्क किया जा सकता है, इससे कार्यालयों के बाहर भीड़ भी काफी कम हो गई।

अप्रैल में लांच हुआ था एप

एनआईसी फरीदकोट डीआईओ अनिल कटियार और उनकी टीम ने नागरिक सुविधाओं के लिए मोबाइल एप एम-निर्वाण विकसित किया, जिसे डीसी सेतिया द्वारा अप्रैल 2021 में लांच किया गया था। सर्वश्रेष्ठ मोबाइल एप डिजाइन पुरस्कार के लिए इलेक्ट्रॉनिक्स व आईटी मंत्रालय द्वारा यह पुरस्कार एनआईसी फरीदकोट को प्रदान किया गया। यह पुरस्कार शुक्रवार को एनआईसी की खबरेंक्टर जनरल नीता वर्मा द्वारा एक ऑनलाइन समारोह के माध्यम से डीसी विमल कुमार सेतिया और अनिल कटियार डीआईओ को प्रदान किया गया।

Award for Faridkot NIC app

FARIDKOT, MAY 28

The NIC, Faridkot, has been selected among the top districts by the Ministry of Electronics and Information Technology and National e-Governance

Division for good performance, DC Vimal Kumar Setia and district informatics officer Anil Katiyar were awarded for designing "M-Nivaran" mobile app for the district. — TNS

ਮੋਬਾਈਲ ਐਪ ਐਮ-ਨਿਵਾਰਣ ਨੂੰ ਕੇਂਦਰ ਵੱਲੋਂ ਪੁਰਸਕਾਰ : ਡੀਸੀ

ਹਰਪ੍ਰੀਤ ਸਿੰਘ ਚਾਨਾ ਫਰੀਦਕੋਟ

ਡੀਸੀ ਵਿਮਲ ਕੁਮਾਰ ਸੇਤੀਆ ਦੀ ਪ੍ਰੇਰਣਾ ਤੇ ਅਗਵਾਈ ਸਦਕਾ ਐਨਆਈਸੀ ਫਰੀਦਕੋਟ ਦੇ ਡੀਆਈਓ ਅਨਿਲ ਕਟਿਆਰ ਤੇ ਉਨ੍ਹਾਂ ਦੀ ਟੀਮ ਵੱਲੋਂ ਨਾਗਰਿਕ ਸਹੂਲਤਾਂ ਲਈ ਤਿਆਰ ਕੀਤੇ ਗਏ ਮੋਬਾਈਲ ਐਪ ਐਮ-ਨਿਵਾਰਣ ਜਿਸ ਦਾ ਅਪ੍ਰੈਲ ਮਹੀਨੇ 'ਚ ਡੀਸੀ ਵੱਲੋਂ ਲਾਂਚ ਕੀਤਾ ਗਿਆ ਸੀ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਆਈਟੀ ਮੰਤਰਾਲੇ ਵੱਲੋਂ ਸਰਬੋਤਮ ਮੋਬਾਈਲ ਐਪ ਡਿਜ਼ਾਈਨ ਲਈ ਪੁਰਸਕਾਰ ਵਜੋਂ ਚੋਣ ਕਰਕੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਐਨਆਈਸੀ. ਦੀ ਡਾਇਰੈਕਟਰ ਜਨਰਲ ਮੈਡਮ ਨੀਤਾ ਵਰਮਾ ਵੱਲੋਂ ਆਨਲਾਈਨ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਅਤੇ ਅਨਿਲ ਕਟਿਆਰ ਡੀਆਈਓ ਨੂੰ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ।



ਮੋਬਾਈਲ ਐਪ ਐਮ-ਨਿਵਾਰਣ ਨੂੰ ਪੁਰਸਕਾਰ ਮਿਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ।

ਗਈ ਇਸ ਕੇਸਿਸ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ ਤੇ ਪੂਰੇ ਭਾਰਤ ਦੇ 441 ਜ਼ਿਲ੍ਹਿਆਂ ਵਿੱਚੋਂ ਫਰੀਦਕੋਟ ਨੂੰ ਮੋਬਾਈਲ ਐਪ ਡਿਜ਼ਾਈਨ ਵਿੱਚ ਚੋਣੀ ਦੇ 3 ਜ਼ਿਲ੍ਹਿਆਂ ਵਿੱਚੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਨੇ ਇਹ ਐਵਾਰਡ ਪੰਜਾਬ ਵਿੱਚੋਂ ਪਹਿਲਾਂ ਅਤੇ ਪੂਰੇ ਦੇਸ਼ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਐਪ ਨਾਗਰਿਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਪਾਰਦਰਸ਼ੀ 2 ਪੱਖੀ ਸੰਚਾਰ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੋਵਿਡ ਦੌਰਾਨ ਵੀ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਟੈਸਟਿੰਗ, ਟੀਕਾਕਰਨ ਕੈਂਪਾਂ, ਟਰੇਕਿੰਗ, ਜਾਗਰੂਕਤਾ ਮੁਹਿੰਮ ਆਦਿ ਸਬੰਧੀ ਯੋਗ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨਆਈਸੀ ਅਤੇ ਸਮੁੱਚੀ ਟੀਮ ਵੀ ਕੋਵਿਡ ਦੌਰਾਨ ਦੇ ਸੰਕਟ ਵਿੱਚ ਵਧੀਆ ਕੰਮ ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨਾਲ ਸਿੱਧੇ ਸਿੱਧਾ ਡੀਸੀ ਦਫਤਰ ਅਤੇ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਉੱਥੇ ਹੀ ਇਸ ਐਪ ਕਾਰਨ ਦਫਤਰਾਂ ਦੇ ਬਾਹਰ ਭੀੜ ਵੀ ਕਾਫੀ ਹੱਦ ਤੱਕ ਘੱਟ ਗਈ ਹੈ। ਅਨਿਲ ਕਟਿਆਰ

ਡੀਆਈਓ ਐਨਆਈਸੀ ਨੇ ਕਿਹਾ ਕਿ ਇਸ ਐਪ ਰਾਹੀਂ ਅਸੀਂ ਨਾਗਰਿਕ ਮਦਦ ਲਈ ਹਰ ਪੱਖ ਨੂੰ ਢੂੰਢਿਆ ਹੈ ਅਤੇ ਅਸੀਂ ਇਸ ਐਪ ਰਾਹੀਂ ਜ਼ਿਲ੍ਹੇ ਦੇ ਵੱਖ-ਵੱਖ ਦਫਤਰਾਂ ਦੀ ਕਾਰਗੁਜ਼ਾਰੀ, ਸੇਵਾਵਾਂ ਨੂੰ ਦਿੱਤੇ ਗਈ ਰੇਡਿੰਗ ਅਤੇ ਸ਼ਿਕਾਇਤਾਂ ਲਈ ਕੀਤੀ ਗਈ ਕਾਰਵਾਈ ਬਾਰੇ ਫੀਡ ਬੈਕ ਨੂੰ ਵੱਖ ਕੇ ਪ੍ਰਾਪਤ ਕਰਦਾ ਹੈ।

ਇਸ ਐਪ ਨੇ ਜ਼ਿਲ੍ਹਾ ਪ੍ਰਬੰਧਕਾਂ ਨੂੰ ਨਵੇਂ ਵਿਚਾਰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ। ਇਸ ਐਪ ਰਾਹੀਂ ਕੋਵਿਡ-19 ਸਬੰਧੀ ਸਹੀ ਜਾਣਕਾਰੀ, ਜਾਗਰੂਕਤਾ ਮੁਹਿੰਮ ਸਬੰਧੀ ਹਰੇਕ ਪੱਖ ਬਾਰੇ ਆਈਟੀ ਦੇ ਜ਼ਰੀਏ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਐਪ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਕੇ ਜਨਤਕ ਪ੍ਰਤੀਨਿਧੀਆਂ ਨੂੰ ਇਸ ਐਪ ਰਾਹੀਂ ਲੋਕਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੇ ਮਾਰਗ ਦਰਸ਼ਨ, ਸਰਗਰਮ ਭਾਗੀਦਾਰੀ ਅਤੇ ਇਸ ਐਪ ਸਬੰਧੀ ਪ੍ਰਚਾਰ ਲਈ ਡੀ.ਪੀ.ਆਰ. ਦਫਤਰ ਫਰੀਦਕੋਟ ਦਾ ਵੀ ਧੰਨਵਾਦ ਕੀਤਾ। ਇਸ ਪੁਰਸਕਾਰ ਪ੍ਰਾਪਤੀ ਮੌਕੇ ਡੀ.ਪੀ.ਆਰ. ਅਮਰਿਕ ਸਿੰਘ, ਡੀ ਮਹਿੰਦਰਪਾਲ ਤਰਸੇਮ ਚੰਦ ਟੀ.ਪੀ.ਓ. ਤੇ ਇਲਾਵਾ ਐਨਆਈਸੀ. ਦਾ ਸਮੂਹ ਸਟਾਫ ਵੀ ਹਾਜ਼ਰ ਸਨ।

The Tribune (੯-3)

Award for Faridkot NIC app,

FARIDKOT, MAY 28
The NIC, Faridkot, has been selected among the top districts by the Ministry of Electronics and Information Technology and National e-Governance

Division for good performance.
DC Vimal Kumar Setia and district informatics officer Anil Katiyar were awarded for designing "M-Nivaran" mobile app for the district. — TNS

ਅਜੀਤ (੯-6)

ਐਨ. ਆਈ. ਸੀ. ਫਰੀਦਕੋਟ ਦੀ ਮੋਬਾਈਲ ਐਪ 'ਐਮ-ਨਿਵਾਰਣ' ਨੂੰ ਭਾਰਤ ਸਰਕਾਰ ਵੱਲੋਂ ਪੁਰਸਕਾਰ

ਫਰੀਦਕੋਟ, 28 ਮਈ (ਜਸਵੰਤ ਸਿੰਘ ਪੁਰਖਾ)-ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਦੀ ਪ੍ਰੇਰਣਾ ਤੇ ਅਗਵਾਈ ਸਦਕਾ ਐਨ. ਆਈ. ਸੀ. ਫਰੀਦਕੋਟ ਦੇ ਡੀ. ਆਈ. ਓ. ਅਨਿਲ ਕਟਿਆਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਾਗਰਿਕ ਸਹੂਲਤਾਂ ਲਈ ਤਿਆਰ ਕੀਤੇ ਗਏ ਮੋਬਾਈਲ ਐਪ 'ਐਮ-ਨਿਵਾਰਣ' ਜਿਸ ਨੂੰ ਅਪ੍ਰੈਲ ਮਹੀਨੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਲਾਂਚ ਕੀਤਾ ਗਿਆ ਸੀ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਆਈ. ਟੀ. ਮੰਤਰਾਲੇ ਵੱਲੋਂ ਸਰਬੋਤਮ ਮੋਬਾਈਲ ਐਪ ਡਿਜ਼ਾਈਨ ਲਈ ਪੁਰਸਕਾਰ ਵਜੋਂ ਚੋਣ ਕਰਕੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਐਨ. ਆਈ. ਸੀ. ਦੀ ਡਾਇਰੈਕਟਰ ਜਨਰਲ ਨੀਤਾ ਵਰਮਾ ਵੱਲੋਂ ਆਨਲਾਈਨ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਅਤੇ ਅਨਿਲ ਕਟਿਆਰ ਡੀ. ਆਈ. ਓ. ਨੂੰ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਇਸ ਉਪਰਾਲੇ ਲਈ ਡੀ.ਸੀ. ਐਨ.ਆਈ.ਸੀ. ਤੇ ਇਲਾਵਾ ਐਨ ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਅਨਿਲ ਕਟਿਆਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਵਾਸੀਆਂ ਲਈ ਭਲੇ ਮਾਣ ਵਾਲੀ ਗੱਲ ਹੈ ਕਿ ਸਾਡੇ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ ਅਤੇ ਪੂਰੇ ਭਾਰਤ ਦੇ 441 ਜ਼ਿਲ੍ਹਿਆਂ ਵਿੱਚੋਂ ਫਰੀਦਕੋਟ ਨੂੰ ਮੋਬਾਈਲ ਐਪ ਡਿਜ਼ਾਈਨ ਵਿੱਚ ਚੋਣੀ ਦੇ 3 ਜ਼ਿਲ੍ਹਿਆਂ ਵਿੱਚੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਨੇ ਇਹ ਐਵਾਰਡ ਪੰਜਾਬ ਵਿੱਚੋਂ ਪਹਿਲਾਂ ਅਤੇ ਪੂਰੇ ਦੇਸ਼ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਨਾਗਰਿਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਪਾਰਦਰਸ਼ੀ 2 ਪੱਖੀ ਸੰਚਾਰ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ

ਪੰਜਾਬ ਵਿੱਚੋਂ
ਪਹਿਲਾਂ ਤੇ ਭਾਰਤ
'ਚ ਤੀਜਾ ਸਥਾਨ
ਮਿਲਿਆ

ਅਤੇ ਕੋਵਿਡ ਦੌਰਾਨ ਵੀ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਟੈਸਟਿੰਗ, ਟੀਕਾਕਰਨ ਕੈਂਪਾਂ, ਟਰੇਕਿੰਗ, ਜਾਗਰੂਕਤਾ ਮੁਹਿੰਮ ਆਦਿ ਸਬੰਧੀ ਯੋਗ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨਆਈਸੀ ਅਤੇ ਸਮੁੱਚੀ ਟੀਮ ਵੀ ਕੋਵਿਡ ਮਹਾਮਾਈ ਦੇ ਸੰਕਟ ਵਿੱਚ ਵਧੀਆ ਕੰਮ ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨਾਲ ਸਿੱਧੇ ਸਿੱਧਾ ਡੀ.ਸੀ. ਦਫਤਰ ਅਤੇ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਉੱਥੇ ਹੀ ਇਸ ਐਪ ਕਾਰਨ ਦਫਤਰਾਂ ਦੇ ਬਾਹਰ ਭੀੜ ਵੀ ਕਾਫੀ ਹੱਦ ਤੱਕ ਘੱਟ ਗਈ ਹੈ। ਅਨਿਲ ਕਟਿਆਰ ਡੀ.ਆਈ.ਓ. ਐਨ.ਆਈ.ਸੀ. ਨੇ ਕਿਹਾ ਕਿ ਇਸ ਐਪ ਰਾਹੀਂ ਅਸੀਂ ਨਾਗਰਿਕ ਮਦਦ ਲਈ ਹਰ ਪੱਖ ਨੂੰ ਢੂੰਢਿਆ ਹੈ ਅਤੇ ਅਸੀਂ ਇਸ ਐਪ ਰਾਹੀਂ ਜ਼ਿਲ੍ਹੇ ਦੇ ਵੱਖ-ਵੱਖ ਦਫਤਰਾਂ ਦੀ ਕਾਰਗੁਜ਼ਾਰੀ, ਸੇਵਾਵਾਂ ਨੂੰ ਦਿੱਤੇ ਗਈ ਰੇਡਿੰਗ ਅਤੇ ਸ਼ਿਕਾਇਤਾਂ ਲਈ ਕੀਤੀ ਗਈ ਕਾਰਵਾਈ ਬਾਰੇ ਫੀਡ ਬੈਕ ਨੂੰ ਵੱਖ ਕੇ ਪ੍ਰਾਪਤ ਕਰਦਾ ਹੈ। ਇਸ ਐਪ ਨੇ ਜ਼ਿਲ੍ਹਾ ਪ੍ਰਬੰਧਕਾਂ ਨੂੰ ਨਵੇਂ ਵਿਚਾਰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ। ਇਸ ਐਪ ਰਾਹੀਂ ਕੋਵਿਡ-19 ਸਬੰਧੀ ਸਹੀ ਜਾਣਕਾਰੀ, ਜਾਗਰੂਕਤਾ ਮੁਹਿੰਮ

ਸਬੰਧੀ ਹਰੇਕ ਪੱਖ ਬਾਰੇ ਆਈ. ਟੀ. ਦੇ ਜ਼ਰੀਏ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਐਪ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਕੇ ਜਨਤਕ ਪ੍ਰਤੀਨਿਧੀਆਂ ਨੂੰ ਇਸ ਐਪ ਰਾਹੀਂ ਲੋਕਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੇ ਮਾਰਗ ਦਰਸ਼ਨ, ਸਰਗਰਮ ਭਾਗੀਦਾਰੀ ਅਤੇ ਇਸ ਐਪ ਸਬੰਧੀ ਪ੍ਰਚਾਰ ਲਈ ਡੀ.ਪੀ.ਆਰ. ਦਫਤਰ ਫਰੀਦਕੋਟ ਦਾ ਵੀ ਧੰਨਵਾਦ ਕੀਤਾ। ਇਸ ਪੁਰਸਕਾਰ ਪ੍ਰਾਪਤੀ ਮੌਕੇ ਡੀ.ਪੀ.ਆਰ. ਅਮਰਿਕ ਸਿੰਘ, ਮਹਿੰਦਰਪਾਲ, ਤਰਸੇਮ ਚੰਦ ਟੀ.ਪੀ.ਓ. ਤੇ ਇਲਾਵਾ ਐਨ ਆਈ.ਸੀ. ਦਾ ਸਮੂਹ ਸਟਾਫ ਵੀ ਹਾਜ਼ਰ ਸੀ।

ਐਨ.ਆਈ.ਸੀ. ਫਰੀਦਕੋਟ ਦੀ ਮੋਬਾਇਲ ਐਪ ਐਮ-ਨਿਵਾਰਣ ਨੂੰ ਭਾਰਤ ਸਰਕਾਰ ਵੱਲੋਂ ਪੁਰਸਕਾਰ ਦਿੱਤਾ ਗਿਆ-ਡਿਪਟੀ ਕਮਿਸ਼ਨਰ ਪੰਜਾਬ ਵਿਚੋਂ ਪਹਿਲਾਂ ਅਤੇ ਭਾਰਤ ਵਿੱਚ ਤੀਜਾ ਸਥਾਨ ਹਾਸਲ ਕੀਤਾ



ਫਰੀਦਕੋਟ, (ਉਦੇ ਰੰਦੇਵ)- ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਐਨ.ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਾਗਰਿਕ ਸਹੂਲਤਾਂ ਲਈ ਤਿਆਰ ਕੀਤੇ ਗਏ ਮੋਬਾਇਲ ਐਪ ਐਮ-ਨਿਵਾਰਣ ਜਿਸ ਦਾ ਕਿ ਅਪ੍ਰੈਲ ਮਹੀਨੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਲਾਂਚ ਕੀਤਾ ਗਿਆ ਸੀ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਆਈ.ਟੀ. ਮੰਤਰਾਲੇ ਵੱਲੋਂ ਸਰਬੋਤਮ ਮੋਬਾਇਲ ਐਪ ਡਿਜਾਈਨ ਲਈ ਪੁਰਸਕਾਰ ਵਜੋਂ ਚੋਣ ਕਰਕੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਐਨ.ਆਈ.ਸੀ. ਦੀ ਡਾਇਰੈਕਟਰ ਜਨਰਲ ਮੈਡਮ ਨੀਟਾ ਵਰਮਾ ਵੱਲੋਂ ਆਨਲਾਈਨ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਸ੍ਰੀ ਅਨਿਲ ਕਟਿਆਰ ਡੀ.ਆਈ.ਓ. ਨੂੰ ਪ੍ਰਦਾਨ ਕੀਤਾ ਗਿਆ ਹੈ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਉਪਰਾਲੇ ਲਈ ਡੀ.ਜੀ. ਐਨ.ਆਈ.ਸੀ. ਤੋਂ ਇਲਾਵਾ ਐਨ.ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਜਿਲ੍ਹਾ

ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ ਅਤੇ ਪੂਰੇ ਭਾਰਤ ਦੇ 441 ਜਿਲ੍ਹਿਆਂ ਵਿੱਚੋਂ ਫਰੀਦਕੋਟ ਨੂੰ ਮੋਬਾਇਲ ਐਪ ਡਿਜਾਈਨ ਵਿੱਚ ਚੋਟੀ ਦੇ 3 ਜਿਲ੍ਹਿਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਨੇ ਇਹ ਐਵਾਰਡ ਪੰਜਾਬ ਵਿਚੋਂ ਪਹਿਲਾਂ ਅਤੇ ਪੂਰੇ ਦੇਸ਼ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਐਪ ਨਾਗਰਿਕਾਂ ਅਤੇ ਜਿਲ੍ਹਾ ਪ੍ਰਸ਼ਾਸਨ ਦਰਮਿਆਨ ਪਾਰਦਰਸ਼ੀ 2 ਪੱਖੀ ਸੰਚਾਰ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੋਵਿਡ ਦੌਰਾਨ ਵੀ ਜਿਲ੍ਹੇ ਦੇ ਨਾਗਰਿਕਾਂ ਨੂੰ ਟੈਸਟਿੰਗ, ਟੀਕਾਕਰਨ, ਕੈਂਪਾਂ, ਟਰੇਕਿੰਗ, ਜਾਗਰੂਕਤਾ ਮੁਹਿੰਮ ਆਦਿ ਸਬੰਧੀ ਯੋਗ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਅਤੇ ਸਮੁੱਚੀ ਟੀਮ ਦੀ ਕੋਵਿਡ ਮਹਾਂਮਾਰੀ ਦੇ ਸੰਕਟ ਵਿੱਚ ਵਧੀਆ ਕੰਮ ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨਾਲ ਜਿੱਥੇ ਸਿੱਧਾ ਡੀ.ਸੀ. ਦਫਤਰ ਅਤੇ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਉੱਥੇ ਹੀ ਇਸ ਐਪ ਦੇ ਕਾਰਨ ਦਫਤਰਾਂ ਦੇ ਬਾਹਰ ਭੀੜ ਵੀ ਕਾਫੀ ਹੱਦ ਤੱਕ ਘੱਟ ਗਈ ਹੈ। ਸ੍ਰੀ ਅਨਿਲ ਕਟਿਆਰ ਡੀ.ਆਈ.ਓ. ਐਨ.ਆਈ.ਸੀ. ਨੇ ਕਿਹਾ ਕਿ ਇਸ

ਐਪ ਰਾਹੀਂ ਅਸੀਂ ਨਾਗਰਿਕ ਮਦਦ ਲਈ ਹਰ ਪੱਖ ਨੂੰ ਫੂਹਿਆ ਹੈ ਅਤੇ ਅਸੀਂ ਇਸ ਐਪ ਰਾਹੀਂ ਜਿਲ੍ਹੇ ਦੇ ਵੱਖ ਵੱਖ ਦਫਤਰਾਂ ਦੀ ਕਾਰਗੁਜ਼ਾਰੀ, ਸੇਵਾਵਾਂ ਨੂੰ ਦਿੱਤੇ ਗਈ ਰੇਡਿੰਗ ਅਤੇ ਸ਼ਿਕਾਇਤਾਂ ਲਈ ਕੀਤੀ ਗਈ ਕਾਰਵਾਈ ਬਾਰੇ ਫੀਡ ਬੈਕ ਨੂੰ ਵੇਖ ਕੇ ਪ੍ਰਾਪਤ ਕਰਦਾ ਹੈ। ਇਸ ਐਪ ਨੇ ਜਿਲ੍ਹਾ ਪ੍ਰਬੰਧਕਾਂ ਨੂੰ ਨਵੇਂ ਵਿਚਾਰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ। ਇਸ ਐਪ ਰਾਹੀਂ ਕੋਵਿਡ-19 ਸਬੰਧੀ ਸਹੀ ਜਾਣਕਾਰੀ, ਜਾਗਰੂਕਤਾ ਮੁਹਿੰਮ ਸਬੰਧੀ ਹਰੇਕ ਪੱਖ ਬਾਰੇ ਆਈ.ਟੀ. ਦੇ ਜ਼ਰੀਏ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਐਪ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਕੇ ਜਨਤਕ ਪ੍ਰਤੀਨਿਧੀਆਂ ਨੂੰ ਇਸ ਐਪ ਰਾਹੀਂ ਲੋਕਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੇ ਮਾਰਗ ਦਰਸ਼ਨ, ਸਰਗਰਮ ਭਾਗੀਦਾਰੀ ਅਤੇ ਇਸ ਐਪ ਸਬੰਧੀ ਪ੍ਰਚਾਰ ਲਈ ਡੀ.ਪੀ.ਆਰ.ਓ ਦਫਤਰ ਫਰੀਦਕੋਟ ਦਾ ਵੀ ਧੰਨਵਾਦ ਕੀਤਾ। ਇਸ ਪੁਰਸਕਾਰ ਪ੍ਰਾਪਤੀ ਮੌਕੇ ਡੀ.ਪੀ.ਆਰ.ਓ. ਸ: ਅਮਰੀਕ ਸਿੰਘ, ਸ੍ਰੀ ਮਹਿੰਦਰਪਾਲ, ਸ੍ਰੀ ਤਰਸੇਮ ਚੰਦ ਟੀ.ਪੀ.ਓ. ਤੇ ਇਲਾਕਾ ਐਨ.ਆਈ.ਸੀ. ਦਾ ਸਮੂਹ ਸਟਾਫ ਵੀ ਹਾਜ਼ਰ ਸਨ।

ਪੰਜਾਬ 'ਚ ਅੱਵਲ ਹੋਇਆ ਫਰੀਦਕੋਟ ਜਿਲ੍ਹਾ

ਲਾਸਟ ਲਾਈਨ ਨਿਊਜ਼
ਫਰੀਦਕੋਟ-ਰੰਦੇਵ

ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਐਨ.ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਾਗਰਿਕ ਸਹੂਲਤਾਂ ਲਈ ਤਿਆਰ ਕੀਤੇ ਗਏ ਮੋਬਾਇਲ ਐਪ ਐਮ-ਨਿਵਾਰਣ ਜਿਸ ਦਾ ਕਿ ਅਪ੍ਰੈਲ ਮਹੀਨੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਲਾਂਚ ਕੀਤਾ ਗਿਆ ਸੀ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਆਈ.ਟੀ. ਮੰਤਰਾਲੇ ਵੱਲੋਂ

ਐਨਆਈਸੀ ਦੀ ਡਾਇਰੈਕਟਰ
ਨੀਟਾ ਵਰਮਾ ਨੇ ਡੀਸੀ ਸੇਤੀਆ ਨੂੰ
ਪ੍ਰਦਾਨ ਕੀਤਾ ਅਵਾਰਡ



ਸਰਬੋਤਮ ਮੋਬਾਇਲ ਐਪ ਡਿਜਾਈਨ ਲਈ ਪੁਰਸਕਾਰ ਵਜੋਂ ਚੋਣ ਕਰਕੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਐਨ.ਆਈ.ਸੀ. ਦੀ ਡਾਇਰੈਕਟਰ ਜਨਰਲ ਮੈਡਮ ਨੀਟਾ ਵਰਮਾ ਵੱਲੋਂ ਆਨਲਾਈਨ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਸ੍ਰੀ ਅਨਿਲ ਕਟਿਆਰ ਡੀ.ਆਈ.ਓ. ਨੂੰ ਪ੍ਰਦਾਨ ਕੀਤਾ ਗਿਆ ਹੈ ਉਨ੍ਹਾਂ ਨੂੰ ਇਸ

ਪ੍ਰਾਪਤੀ ਲਈ ਵਧਾਈ ਵੀ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਉਪਰਾਲੇ ਲਈ ਡੀ.ਜੀ. ਐਨ.ਆਈ.ਸੀ. ਤੋਂ ਇਲਾਵਾ ਐਨ.ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਜਿਲ੍ਹਾ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵੱਲੋਂ ਕੀਤੀ ਗਈ

ਇਸ ਕੋਸ਼ਿਸ਼ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ ਅਤੇ ਪੂਰੇ ਭਾਰਤ ਦੇ 441 ਜਿਲ੍ਹਿਆਂ ਵਿੱਚੋਂ ਫਰੀਦਕੋਟ ਨੂੰ ਮੋਬਾਇਲ ਐਪ ਡਿਜਾਈਨ ਵਿੱਚ ਚੋਟੀ ਦੇ 3 ਜਿਲ੍ਹਿਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਫਰੀਦਕੋਟ ਨੇ ਇਹ ਐਵਾਰਡ ਪੰਜਾਬ ਵਿਚੋਂ ਪਹਿਲਾਂ ਅਤੇ ਪੂਰੇ ਦੇਸ਼ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਨਾਗਰਿਕਾਂ ਅਤੇ ਜਿਲ੍ਹਾ ਪ੍ਰਸ਼ਾਸਨ ਦਰਮਿਆਨ ਪਾਰਦਰਸ਼ੀ 2 ਪੱਖੀ ਸੰਚਾਰ

ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੋਵਿਡ ਦੌਰਾਨ ਵੀ ਜਿਲ੍ਹੇ ਦੇ ਨਾਗਰਿਕਾਂ ਨੂੰ ਟੈਸਟਿੰਗ, ਟੀਕਾਕਰਨ, ਕੈਂਪਾਂ, ਟਰੇਕਿੰਗ, ਜਾਗਰੂਕਤਾ ਮੁਹਿੰਮ ਆਦਿ ਸਬੰਧੀ ਯੋਗ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਅਤੇ ਸਮੁੱਚੀ ਟੀਮ ਵੀ ਕੋਵਿਡ ਮਹਾਂਮਾਰੀ ਦੇ ਸੰਕਟ ਵਿੱਚ ਵਧੀਆ ਕੰਮ ਤੇ ਉਪਰਾਲੇ ਕਰ ਰਹੀ ਹੈ।